

ਤੁਰੰਤ ਰਿਲੀਜ਼ ਲਈ

## 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਲਈ, ਉਮੀਦਵਾਰ ਨਾਮਾਂਕਣ ਅਤੇ ਤੀਜੀ ਧਿਰ ਵਿਗਿਆਪਕ ਰਜਿਸਟਰੇਸ਼ਨ 2 ਮਈ ਨੂੰ ਖੁੱਲ੍ਹਣਗੀ

ਬ੍ਰੈਂਪਟਨ, ਓਨਟਾਰੀਓ (26 ਅਪ੍ਰੈਲ, 2022) – ਸਿਟੀ ਆਫ ਬ੍ਰੈਂਪਟਨ ਦਾ ਕਲਰਕ ਦਾ ਆਫਿਸ (Clerk's Office), ਸੋਮਵਾਰ, 2 ਮਈ ਨੂੰ 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ (Brampton Municipal and School Board Election) ਦੇ ਉਮੀਦਵਾਰ ਨਾਮਾਂਕਣ ਅਤੇ ਤੀਜੀ ਧਿਰ ਦੇ ਵਿਗਿਆਪਕ ਰਜਿਸਟਰੇਸ਼ਨ ਸਵੀਕਾਰ ਕਰਨਾ ਸ਼ੁਰੂ ਕਰੇਗਾ।

ਉਮੀਦਵਾਰਾਂ ਲਈ ਨਾਮਾਂਕਣ ਦੀ ਮਿਆਦ, 19 ਅਗਸਤ, 2022 ਨੂੰ ਦੁਪਹਿਰ ਬਾਅਦ 2 ਵਜੇ ਖਤਮ ਹੋ ਜਾਵੇਗੀ।

ਤੀਜੀ ਧਿਰ ਦੇ ਵਿਗਿਆਪਕਾਂ ਲਈ ਰਜਿਸਟਰੇਸ਼ਨ ਦੀ ਮਿਆਦ, 21 ਅਕਤੂਬਰ, 2022 ਨੂੰ ਖਤਮ ਹੋ ਜਾਵੇਗੀ।

ਉਮੀਦਵਾਰਾਂ ਅਤੇ ਤੀਜੀ ਧਿਰ ਦੇ ਵਿਗਿਆਪਕਾਂ ਲਈ, ਆਮ ਗਾਈਡਲਾਈਨਾਂ ਬਾਰੇ ਪ੍ਰੈਜ਼ੈਂਟੇਸ਼ਨ, ਸਿਟੀ ਦੀ [ਵੈਬਸਾਈਟ \(website\)](#) ਤੇ ਉਪਲਬਧ ਹੈ।

### ਉਮੀਦਵਾਰ

ਸਿਟੀ, ਹੇਠਾਂ ਲਿਖੇ ਆਫਿਸਾਂ ਲਈ ਨਾਮਾਂਕਣ ਸਵੀਕਾਰ ਕਰੇਗੀ:

- ਮੇਅਰ
- ਰੀਜਨਲ ਕਾਉਂਸਲਰ
- ਸਿਟੀ ਕਾਉਂਸਲਰ
- ਇਹਨਾਂ ਲਈ ਸਕੂਲ ਬੋਰਡ ਟ੍ਰਸਟੀ:
  - ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board)
  - ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Dufferin-Peel Catholic District School Board)
  - ਕੋਂਸਿਲ ਸਕੋਲਰ ਕੈਥੋਲਿਕ ਮੋਨਅਵਨੀਰ (Conseil scolaire catholique MonAvenir)

ਸਿਟੀ ਆਫ ਮਿਸਿਸਾਗਾ (City of Mississauga) ਸਕੂਲ ਬੋਰਡ ਟ੍ਰਸਟੀ, ਕੋਂਸਿਲ ਸਕੋਲਰ ਵਾਇਆਮੋਂਡ (Conseil scolaire Viamonde) ਲਈ ਉਮੀਦਵਾਰ ਨਾਮਾਂਕਣ ਸਵੀਕਾਰ ਕਰੇਗੀ।

ਉਮੀਦਵਾਰਾਂ ਲਈ ਨਾਮਾਂਕਣ ਫਾਰਮ ਅਤੇ ਜਾਣਕਾਰੀ ਪੈਕੇਜ [ਔਨਲਾਈਨ \(online\)](#) ਅਤੇ ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ ਸਿਟੀ ਕਲਰਕ ਦੇ ਆਫਿਸ ਵਿਖੇ ਉਪਲਬਧ ਹਨ। ਫਾਰਮ, 2 ਮਈ, 2022 ਤੋਂ ਸ਼ੁਰੂ ਕਰਦੇ ਹੋਏ, 19 ਅਗਸਤ, 2022 ਤੱਕ, ਕਾਰਜਦਿਨਾਂ ਨੂੰ, ਨਿਯਮਿਤ ਆਫਿਸ ਸਮੇਂ ਦੇ ਦੌਰਾਨ, ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ, ਖੁਦ ਆ ਕੇ (ਜਾਂ ਕਿਸੇ ਏਜੰਟ ਦੇ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ। ਨਾਮਾਂਕਣ ਫਾਰਮ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਜ਼ਰੂਰੀ ਹੈ। ਕਿਰਪਾ ਕਰਕੇ ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਲਈ ਅਤੇ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ, [www.brampton.ca/BramptonVotes](http://www.brampton.ca/BramptonVotes) ਤੇ ਜਾਓ।

ਫਾਈਲ ਕਰਨ ਦੇ ਸਮੇਂ, ਫੀਸ (ਮੇਅਰ ਲਈ 200.00 ਡਾਲਰ, ਹੋਰ ਸਾਰੀਆਂ ਪੇਜੀਸ਼ਨਾਂ ਵਾਸਤੇ, 100.00 ਡਾਲਰ) ਲੱਗੇਗੀ, ਜੋ ਨਕਦ, ਡੈਬਿਟ ਕਾਰਡ, ਸਰਟੀਫਾਈਡ ਚੈੱਕ ਜਾਂ ਮਨੀਆਰਡਰ ਦੁਆਰਾ ਭਰੀ ਜਾ ਸਕਦੀ ਹੈ। ਬਿਨੈਕਾਰਾਂ ਲਈ [ਨਾਮ ਅਤੇ ਯੋਗ ਹੋਣ ਦੇ ਪਤੇ ਦਾ ਸਬੂਤ ਪ੍ਰਦਾਨ ਕਰਨਾ ਲਾਜ਼ਮੀ ਹੈ \(Proof of name and qualifying address\)](#)। ਸਿਰਫ ਅਸਲੀ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ; ਫੈਕਸ ਜਾਂ ਦੂਜੇ ਇਲੈਕਟ੍ਰੋਨਿਕ ਵਰਜਨਾਂ ਦੀ ਇਜਾਜ਼ਤ ਨਹੀਂ ਹੈ। ਸਾਰੇ ਸੰਭਾਵੀ ਉਮੀਦਵਾਰਾਂ ਲਈ ਲਾਜ਼ਮੀ ਹੈ ਕਿ, ਕੋਈ ਵੀ ਕੈਂਪੇਨ ਕੰਟ੍ਰੀਬਿਊਸ਼ਨ ਪ੍ਰਾਪਤ ਕਰਨ ਜਾਂ ਚੋਣਾਂ ਦੇ ਉਦੇਸ਼ਾਂ ਵਾਸਤੇ ਕੋਈ ਵੀ ਫੰਡ ਖਰਚ ਕਰਨ ਤੋਂ ਪਹਿਲਾਂ, ਆਪਣਾ ਨੋਮਿਨੇਸ਼ਨ ਪੇਪਰ (Nomination Paper) ਅਤੇ ਐਨਡੋਰਸਮੈਂਟ ਆਫ ਨੋਮਿਨੇਸ਼ਨ (Endorsement of Nomination) ਫਾਈਲ ਕਰਨ। ਸਕੂਲ ਬੋਰਡ ਟ੍ਰਸਟੀ ਉਮੀਦਵਾਰਾਂ ਲਈ, ਐਨਡੋਰਸਮੈਂਟ ਆਫ ਨੋਮਿਨੇਸ਼ਨ ਫਾਰਮ ਫਾਈਲ ਕਰਨਾ ਜ਼ਰੂਰੀ ਨਹੀਂ ਹੈ।

### ਤੀਜੀ ਧਿਰ ਦੇ ਵਿਗਿਆਪਕ

ਕੋਈ ਵੀ ਵਿਅਕਤੀ, ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ, ਜੋ ਕਿਸੇ ਉਮੀਦਵਾਰ ਦਾ ਪ੍ਰਚਾਰ, ਹਿਮਾਇਤ ਜਾਂ ਵਿਰੋਧ ਕਰਨ ਲਈ, ਪ੍ਰਸਾਰਨ, ਪ੍ਰਿੰਟ, ਇਲੈਕਟ੍ਰੋਨਿਕ ਜਾਂ ਕਿਸੇ ਹੋਰ ਮਾਧਿਅਮ ਵਿੱਚ ਵਿਗਿਆਪਨ ਦੇਣਾ ਚਾਹੁੰਦੀ ਹੈ, ਉਹਨਾਂ ਲਈ ਸਿਟੀ ਕੋਲ ਰਜਿਸਟਰ ਕਰਨਾ ਲਾਜ਼ਮੀ ਹੈ।

ਰਜਿਸਟਰੇਸ਼ਨ ਫਾਰਮ ਅਤੇ ਜਾਣਕਾਰੀ ਪੈਕੇਜ [ਔਨਲਾਈਨ \(online\)](#) ਅਤੇ ਬ੍ਰੈਂਪਟਨ ਸਿਟੀ ਹਾਲ ਵਿੱਚ ਸਿਟੀ ਕਲਰਕ ਦੇ ਆਫਿਸ ਵਿਖੇ ਉਪਲਬਧ ਹਨ। ਰਜਿਸਟਰੇਸ਼ਨ, 2 ਮਈ, 2022 ਤੋਂ ਸ਼ੁਰੂ ਕਰਦੇ ਹੋਏ, 21 ਅਕਤੂਬਰ, 2022 ਤੱਕ, ਕਾਰਜਦਿਨਾਂ ਨੂੰ ਨਿਯਮਿਤ ਆਫਿਸ ਸਮੇਂ ਦੇ ਦੌਰਾਨ, ਖੁਦ ਆ ਕੇ (ਜਾਂ ਕਿਸੇ ਏਜੰਟ ਦੇ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ। ਰਜਿਸਟਰੇਸ਼ਨ ਪੇਪਰ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਜ਼ਰੂਰੀ ਹੈ। ਕਿਰਪਾ ਕਰਕੇ ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਲਈ ਅਤੇ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ, [www.brampton.ca/BramptonVotes](http://www.brampton.ca/BramptonVotes) ਤੇ ਜਾਓ।

ਰਜਿਸਟਰੇਸ਼ਨ ਫਾਈਲ ਕਰਨ ਵਾਲੇ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਫਾਈਲ ਕਰਨ ਦੇ ਸਮੇਂ, [ਮੂਲ ਪਛਾਣ ਦਸਤਾਵੇਜ਼ \(original identification\)](#) ਪੇਸ਼ ਕਰੇ। ਜੇ ਪ੍ਰਤੀਨਿਧੀ ਕਿਸੇ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਤੀਜੀ ਧਿਰ ਦੇ ਵਿਗਿਆਪਕ ਵੱਲੋਂ ਰਜਿਸਟਰ ਕਰਨਾ ਚਾਹੁੰਦਾ ਹੈ, ਉਸ ਵਾਸਤੇ ਲਾਜ਼ਮੀ ਹੈ ਕਿ ਉਹ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਦੇ ਨਿਯੁਕਤ ਅਫਸਰ ਦਾ ਅਥਾਰਾਈਜ਼ੇਸ਼ਨ ਪੱਤਰ ਪ੍ਰਦਾਨ ਕਰੇ। ਸਿਰਫ ਅਸਲੀ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ; ਫੈਕਸ ਜਾਂ ਦੂਜੇ ਇਲੈਕਟ੍ਰੋਨਿਕ ਵਰਜਨਾਂ ਦੀ ਇਜਾਜ਼ਤ ਨਹੀਂ ਹੈ। ਤੀਜੀ ਧਿਰ ਦੇ ਵਿਗਿਆਪਕਾਂ ਲਈ ਲਾਜ਼ਮੀ ਹੈ ਕਿ, ਕੋਈ ਵੀ ਕੈਂਪੇਨ ਕੰਟ੍ਰੀਬਿਊਸ਼ਨ ਪ੍ਰਾਪਤ ਕਰਨ ਜਾਂ ਚੋਣਾਂ ਦੇ ਉਦੇਸ਼ਾਂ ਵਾਸਤੇ ਕੋਈ ਵੀ ਫੰਡ ਖਰਚ ਕਰਨ ਤੋਂ ਪਹਿਲਾਂ, ਆਪਣਾ ਰਜਿਸਟਰੇਸ਼ਨ ਪੇਪਰ ਫਾਈਲ ਕਰਨ।

ਨਾਮਾਕਿਤ ਉਮੀਦਵਾਰਾਂ ਅਤੇ ਰਜਿਸਟਰਡ ਤੀਜੀ ਧਿਰ ਦੇ ਵਿਗਿਆਪਕਾਂ ਦੀ ਸੂਚੀ, ਨਿਯਮਿਤ ਰੂਪ ਨਾਲ ਅੱਪਡੇਟ ਕੀਤੀ ਜਾਵੇਗੀ ਅਤੇ [www.brampton.ca/BramptonVotes](http://www.brampton.ca/BramptonVotes) ਤੇ ਉਪਲਬਧ ਕਰਵਾਈ ਜਾਵੇਗੀ।

### ਹਵਾਲਾ

“ਸਿਟੀ ਕਲਰਕ ਦਾ ਆਫਿਸ, ਸਾਰੇ ਸੰਭਾਵੀ ਉਮੀਦਵਾਰਾਂ ਅਤੇ ਤੀਜੀ ਧਿਰ ਦੇ ਵਿਗਿਆਪਕਾਂ ਨੂੰ ਸਲਾਹ ਦਿੰਦਾ ਹੈ ਕਿ, ਉਹ ਵਿਧਾਨ ਬਾਰੇ ਅਤੇ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਕਿ, 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਦੇ ਦੌਰਾਨ ਉਹਨਾਂ ਤੋਂ ਕੀ ਆਸ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ, [brampton.ca/BramptonVotes](http://brampton.ca/BramptonVotes) ਤੇ ਜਾਓ ਜਾਂ ਆਪਣੇ ਕਿਸੇ ਵੀ ਸਵਾਲਾਂ ਲਈ, 311 ਤੇ ਜਾਂ [bramptonvotes@brampton.ca](mailto:bramptonvotes@brampton.ca) ਤੇ ਸੰਪਰਕ ਕਰੋ।”

- ਪੀਟਰ ਫੇ (Peter Fay), ਸਿਟੀ ਕਲਰਕ ਅਤੇ ਰਿਟਰਨਿੰਗ ਅਫਸਰ, ਸਿਟੀ ਆਫ ਬ੍ਰੈਂਪਟਨ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

[multiculturalmedia@brampton.ca](mailto:multiculturalmedia@brampton.ca)